



ਦਫਤਰ ਜਿਲਾ ਮੈਜਿਸਟਰੇਟ, ਜਲੰਧਰ
Office of the District Magistrate
Jalandhar (Punjab)

No.
Date

Phone :0181-2224783(O)
:0181-2459664(R)
Fax: :0181-2224727
Email: dc.jal@punjabmail.gov.in

ਹੁਕਮ

ਜਦੋਂ ਕਿ ਵਿਸ਼ਵ ਭਰ ਵਿੱਚ ਕੋਵਿਡ-19 ਮਹਾਂਮਾਰੀ ਦੇ ਵੱਧਦੇ ਹੋਏ ਖੱਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਲੋਂ ਪੂਰੇ ਦੇਸ਼ ਵਿੱਚ ਤਾਲਾਬੰਦੀ (ਲਾਕਡਾਊਨ) ਦਾ ਐਲਾਨ ਕੀਤਾ ਜਾ ਚੁੱਕਾ ਹੈ। ਕੋਵਿਡ-19 ਮਹਾਂਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰਖਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ National Disaster Management Act, 2005, ਅਤੇ Epidemic Diseases Act, 1897 ਪਹਿਲਾਂ ਹੀ ਇਨਵੇਕ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਇਸ ਦਫਤਰ ਦੇ ਪੱਤਰ ਨੰ 3062-85/ਐਮ.ਸੀ.4/ਐਮ.ਏ ਮਿਤੀ 23-03-2020 ਰਾਹੀਂ ਜਿਲ੍ਹਾ ਜਲੰਧਰ ਵਿੱਚ ਕਰਫਿਊ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ।

ਇਸ ਕਰਫਿਊ ਦੇ ਸਮੇਂ ਦੌਰਾਨ ਪੱਤਰ ਨੰ. 8686-8700/ਐਮ.ਸੀ.4/ਐਮ.ਏ ਮਿਤੀ-14.05.2020 ਦੀ ਮੱਦ ਨੰ. 1 ਅਨੁਸਾਰ ਪੇਂਡੂ ਖੇਤਰ ਦੀਆਂ ਦੁਕਾਨਾਂ ਨੂੰ ਉਨ੍ਹਾਂ ਨੂੰ ਸਵੇਰੇ 7 am ਵਜੇ ਤੋਂ ਸ਼ਾਮ 6 pm ਵਜੇ ਤੱਕ ਖੋਲਣ ਦੀ ਆਗਿਆ ਦਿੱਤੀ ਗਈ ਸੀ। ਹੁਣ ਨਿਮਨ ਹਸਤਾਖਰ ਦੇ ਧਿਆਨ ਵਿੱਚ ਆਇਆ ਹੈ ਕਿ ਪੇਂਡੂ ਖੇਤਰਾਂ ਵਿੱਚ ਵਾਢੀ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਕਰਕੇ ਕਿਸਾਨ ਵੀਰ ਅਤੇ ਮਜਦੂਰ ਫਸਲ ਦੀ ਕਟਾਈ ਅਤੇ ਗੋਦਾਮਾਂ ਦੀ ਢੇਆ-ਢੁਆਈ ਵਿੱਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਮਜਦੂਰ ਆਪਣੇ ਰਾਜਾਂ ਵੱਲ ਵੀ ਵਾਪਿਸ ਜਾ ਰਹੇ ਹਨ। ਅਜਿਹੇ ਸਮੇਂ ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਬਹੁਤ ਸਾਰੇ ਮਜਦੂਰ ਅਤੇ ਮਿਹਨਤਕਸ਼ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਪੇਂਡੂ ਖੇਤਰਾਂ ਵਿੱਚ ਚੱਪਲਾਂ ਅਤੇ ਸਿਰ ਨੂੰ ਗਰਮੀ ਤੋਂ ਢਕਣ ਲਈ ਕੱਪੜੇ ਆਦਿ ਦੀ ਕਮੀ ਪੇਸ਼ ਆ ਰਹੀ ਹੈ। ਇਸ ਸਬੰਧੀ ਘੋਖਣ ਤੇ ਪਾਇਆ ਗਿਆ ਕਿ ਪੇਂਡੂ ਖੇਤਰਾਂ ਦੀਆਂ ਦੁਕਾਨਾਂ ਨੂੰ ਹੋਲਸੇਲ ਦੀ ਸਪਲਾਈ ਸ਼ਹਿਰ ਜਲੰਧਰ ਵਲੋਂ ਹੁੰਦੀ ਹੈ। ਪਰੰਤੂ ਸ਼ਹਿਰੀ ਖੇਤਰ ਵਿੱਚ ਕੇਵਲ ਕੁਝ ਦੁਕਾਨਾਂ ਨੂੰ ਛੱਡ ਕੇ ਬਾਕੀ ਦੁਕਾਨਾਂ ਨੂੰ ਉਪਰੋਕਤ ਵਰਨਤ ਹੁਕਮ ਨੰ. 8686-8700/ਐਮ.ਸੀ.4/ਐਮ.ਏ ਮਿਤੀ-14.05.2020 ਅਨੁਸਾਰ ਅਜਿਹੀਆਂ ਦੁਕਾਨਾਂ ਨੂੰ ਖੋਲਣ ਦੀ ਆਗਿਆ ਨਹੀਂ ਦਿੱਤੀ ਗਈ ਹੈ। ਜਿਵੇਂ ਕਿ ਪਹਿਲਾਂ ਹੀ ਵਿਸਤਾਰ ਵਿੱਚ ਦਸਿਆ ਗਿਆ ਹੈ ਕਿ ਪੇਂਡੂ ਖੇਤਰਾਂ ਵਿੱਚ ਬੂਟ, ਚੱਪਲਾਂ ਅਤੇ ਕੱਪੜੇ ਦੀ ਸਪਲਾਈ ਪਿਛੇ ਹੋਲਸੇਲ ਤੋਂ ਕਰਨੀ ਜ਼ਰੂਰੀ ਹੈ। ਇਸ ਲਈ ਪੇਂਡੂ ਖੇਤਰ ਵਿੱਚ ਇਨ੍ਹਾਂ ਜ਼ਰੂਰੀ ਵਸਤਾਂ ਭਾਵ ਬੂਟ, ਚੱਪਲਾਂ ਅਤੇ ਕੱਪੜੇ ਦੀ ਸਪਲਾਈ ਨਿਰਵਿਘਨ ਚਾਲੂ ਕਰਨ ਲਈ ਲਾਜ਼ਮੀ ਹੋ ਗਿਆ ਹੈ ਕਿ ਸ਼ਹਿਰ ਦੇ ਹੋਲਸੇਲਰਾਂ ਨੂੰ ਪੇਂਡੂ ਖੇਤਰ ਵਿੱਚ ਹੋਲਸੇਲ ਮਾਲ ਭੇਜਣ ਦੀ ਆਗਿਆ ਦਿੱਤੀ ਜਾਵੇ।

ਇਸ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰਖਦੇ ਹੋਏ ਜਲੰਧਰ ਸ਼ਹਿਰ ਦੇ ਬੂਟ, ਚੱਪਲਾਂ ਅਤੇ ਕੱਪੜੇ ਦੇ ਹੋਲਸੇਲਰਾਂ ਨੂੰ ਆਨਲਾਈਨ ਸਪਲਾਈ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਦੇ ਲਈ ਆਨਲਾਈਨ ਜਾਂ ਟੈਲੀਫੋਨ ਤੇ ਆਰਡਰ ਲਏ ਜਾ ਸਕਦੇ ਹਨ। ਆਨਲਾਈਨ ਜਾਂ ਟੈਲੀਫੋਨ ਰਾਹੀਂ ਪ੍ਰਾਪਤ ਆਰਡਰਾਂ ਦੀ ਸਪਲਾਈ ਲਈ ਉਹ ਆਪਣੇ ਹੋਲਸੇਲ ਦਾ ਗੋਦਾਮ ਜਾਂ ਹੋਲਸੇਲ ਦੀ ਦੁਕਾਨ ਸਵੇਰੇ 7 am ਵਜੇ ਤੋਂ ਸਵੇਰੇ 10 am ਵਜੇ ਤੱਕ ਖੋਲਣ ਦੀ ਛੇਟ ਦਿੱਤੀ ਜਾਂਦੀ ਹੈ। ਪਰੰਤੂ ਸ਼ਰਤ ਇਹ ਹੋਵੇਗੀ ਕਿ ਉਹ ਉਵਰ ਦਾ ਕਾਉਂਟਰ ਰਿਟੇਲ ਸੇਲ ਨਹੀਂ ਕਰਨਗੇ ਅਤੇ ਕੇਵਲ ਅਤੇ ਕੇਵਲ ਥੋਕ ਦਾ ਮਾਲ ਛੋਟੇ ਰਿਟੇਲਰਾਂ ਨੂੰ ਪੇਂਡੂ ਖੇਤਰ ਵੱਲ ਹੀ ਭੇਜਣਗੇ।

ਇੱਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਰਿਟੇਲ ਬੂਟ, ਚੱਪਲਾਂ ਅਤੇ ਕੱਪੜੇ ਦੀਆਂ ਦੁਕਾਨਾਂ ਨੂੰ ਫਿਲਹਾਲ ਸ਼ਹਿਰੀ ਖੇਤਰ ਵਿੱਚ ਖੋਲਣ ਦੀ ਆਗਿਆ ਨਹੀਂ ਹੋਵੇਗੀ ਅਤੇ ਇਹ ਹੁਕਮ ਕੰਟੇਨਮੈਂਟ ਜੋਨ ਵਿੱਚ ਲਾਗੂ ਨਹੀਂ ਹੋਵੇਗਾ। ਹੋਲਸੇਲਰ ਸਵੇਰੇ 7 am ਤੋਂ ਸਵੇਰੇ 10 am ਵਜੇ ਦੇ ਸਮੇਂ ਦੌਰਾਨ ਮਾਲ ਡਿਸਪੈਚ ਕਰਨ ਸਮੇਂ ਕੋਵਿਡ-19 ਸਬੰਧੀ ਜੇ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਯਕੀਨੀ ਬਣਾਉਣਗੇ। ਜਦੋਂ ਹੋਲਸੇਲਰ ਵਲੋਂ ਥੋਕ ਮਾਲ ਟਰੱਕ ਵਿੱਚ ਭਰ ਦਿੱਤਾ ਜਾਂਦਾ ਹੈ ਤਾਂ ਪਹਿਲਾਂ ਐਮ.ਐਚ.ਏ, ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਨੰ. 40-3/2020-DM-I(A) ਮਿਤੀ- 15.04.2020 ਦੀ ਮੱਦ ਨੰ. 12(i) ਅਤੇ 12(vi) ਅਨੁਸਾਰ ਉਸਨੂੰ ਕਿਸੇ ਵੀ ਕਰਫਿਊ ਪਾਸ ਦੀ ਲੋੜ ਨਹੀਂ ਹੋਵੇਗੀ ਅਤੇ ਉਹ ਪੇਂਡੂ ਖੇਤਰਾਂ ਵਿੱਚ ਮਾਲ ਰਿਟੇਲਰਾਂ ਨੂੰ ਬਿਨਾਂ ਕਿਸੇ ਕਰਫਿਊ ਪਾਸ ਦੇ ਪਹੁੰਚਾਉਣਗੇ।



(Signature)
ਜਿਲ੍ਹਾ ਮੈਜਿਸਟਰੇਟ,
ਜਲੰਧਰ।

ਪਿੱਠ ਅੰਕਣ ਨੰ. 8963-8978 ਐਮ.ਸੀ.4/ਐਮ.ਏ ਮਿਤੀ- 16.05.2020

ਇਸ ਦਾ ਇਕ ਉਤਾਰਾ ਹੇਠ ਦਰਜ ਨੂੰ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ-

1. ਮੁੱਖ ਸਕੱਤਰ, ਪੰਜਾਬ ਸਰਕਾਰ, ਚੰਡੀਗੜ੍ਹ
2. ਕਮਿਸ਼ਨਰ, ਜਲੰਧਰ ਮੰਡਲ, ਜਲੰਧਰ
3. ਕਮਿਸ਼ਨਰ ਆਫ ਪੁਲਿਸ ਜਲੰਧਰ
4. ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਜਲੰਧਰ
5. ਸਮੂਹ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਜਲੰਧਰ
6. ਜਿਲ੍ਹਾ ਲੋਕ ਸਪੱਰਕ ਅਫਸਰ, ਜਲੰਧਰ
7. ਪੀ.ਏ. ਟੂ ਡੀ.ਐਮ., ਸਟੈਨੋ ਟੂ ਏ.ਡੀ.ਐਮ, ਸਟੈਨੋ ਟੂ ਏ.ਸੀ(ਜ), ਸਟੈਨੋ ਟੂ ਏ.ਸੀ(ਸਿ)

(Signature)
ਵਾ. ਜਿਲ੍ਹਾ ਮੈਜਿਸਟਰੇਟ, ਜਲੰਧਰ।